



ਤੱਥਨਾਮਾ: ਭੋਜਨ ਕਾਰੋਬਾਰਾਂ ਦੀ ਹਿਮਾਇਤ ਕਰਨਾ

ਕਨੇਡਾ-ਵਾਸੀਆਂ ਲਈ ਸੁਰੱਖਿਅਤ ਭੋਜਨ ਸੰਬੰਧੀ ਨਿਯਮ

ਕਨੇਡਾ-ਵਾਸੀਆਂ ਲਈ ਸੁਰੱਖਿਅਤ ਭੋਜਨ ਸੰਬੰਧੀ ਨਿਯਮਾਂ (ਐੱਸ.ਐੱਫ.ਸੀ.ਆਰ.) [Safe Food for Canadians Regulations (SFCR)] ਨੇ ਉਨ੍ਹਾਂ ਭੋਜਨ ਕਾਰੋਬਾਰਾਂ ਲਈ ਭੋਜਨ ਸੁਰੱਖਿਆ ਦੀਆਂ ਆਧੁਨਿਕ ਸ਼ਰਤਾਂ ਲਾਗੂ ਕੀਤੀਆਂ ਹਨ ਜਿਹੜੇ ਭੋਜਨ ਦਰਾਮਦ ਕਰਦੇ, ਜਾਂ ਸੂਬਾਈ ਜਾਂ ਟੈਰੀਟੋਰੀਆਂ ਦੀਆਂ ਹੱਦਾਂ ਦੇ ਪਾਰ ਭੇਜਣ ਲਈ ਭੋਜਨ ਤਿਆਰ ਕਰਦੇ ਹਨ।

ਨਵੇਂ ਨਿਯਮ ਕਈ ਵਾਰ ਸਮਝਣੇ ਅਤੇ ਲਾਗੂ ਕਰਨੇ ਔਖੇ ਹੋ ਸਕਦੇ ਹਨ। ਭੋਜਨ ਦਾ ਮੁਆਇਨਾ ਕਰਨ ਵਾਲਾ ਕਨੇਡਾ ਦਾ ਅਦਾਰਾ ਸੀ.ਐੱਫ.ਆਈ.ਏ. [Canadian Food Inspection Agency (CFIA)] ਕਾਰੋਬਾਰਾਂ ਨੂੰ ਨਵੀਆਂ ਸ਼ਰਤਾਂ ਪੂਰੀਆਂ ਕਰਨ ਵਿੱਚ ਮਦਦ ਦੇਣ ਦਾ ਪੱਕਾ ਇਰਾਦਾ ਰੱਖਦਾ ਹੈ।

ਸੀ.ਐੱਫ.ਆਈ.ਏ. ਤੁਹਾਡੇ ਕਾਰੋਬਾਰ ਦੀ ਹਿਮਾਇਤ ਕਿਵੇਂ ਕਰਦੀ ਹੈ?

ਸ਼ਰਤਾਂ ਸਹਿਜਤਾ ਨਾਲ ਲਾਗੂ ਕਰਨਾ

ਕਈ ਭੋਜਨ ਖੇਤਰਾਂ ਅਤੇ ਛੋਟੇ ਕਾਰੋਬਾਰਾਂ ਨੂੰ ਨਵੀਆਂ ਸ਼ਰਤਾਂ ਪੂਰੀਆਂ ਕਰਨ ਲਈ ਤਿਆਰ ਹੋਣ ਵਾਸਤੇ ਸਮਾਂ ਚਾਹੀਦਾ ਹੈ। ਕੁੱਝ ਸ਼ਰਤਾਂ ਤਾਂ ਤੁਰੰਤ ਲਾਗੂ ਕਰਨੀਆਂ ਪੈਣਗੀਆਂ ਜਦੋਂ ਕਿ ਬਾਕੀ ਦੀਆਂ ਨੂੰ ਭੋਜਨ ਦੀ ਕਿਸਮ, ਗਤੀਵਿਧੀ ਦੀ ਕਿਸਮ ਅਤੇ ਕਾਰੋਬਾਰ ਦੇ ਆਕਾਰ 'ਤੇ ਨਿਰਭਰ ਕਰਦਿਆਂ 12-30 ਮਹੀਨੇ ਦੇ ਅਰਸੇ ਦੌਰਾਨ ਪੜਾਅਵਾਰ ਲਾਗੂ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ [ਸਜੀਵ ਸਾਧਨ ਅਤੇ ਸਮਾਂ-ਸੀਮਾਵਾਂ](#) ਵੇਖੋ।

ਸੂਖਮ ਕਾਰੋਬਾਰਾਂ ਲਈ ਛੋਟਾਂ

ਸਲਾਨਾ \$100,000 ਜਾਂ ਘੱਟ ਦੀ ਵਿਕਰੀ ਵਾਲੇ ਛੋਟੇ ਕਾਰੋਬਾਰੀਆਂ ਲਈ ਲਿਖਤੀ ਹਿਫਾਜ਼ਤੀ ਕੰਟਰੋਲ ਯੋਜਨਾ (ਪੀ.ਸੀ.ਪੀ.) [preventive control plan (PCP)] ਦੀ ਲੋੜ ਨਹੀਂ ਹੁੰਦੀ ਪਰ ਫਿਰ ਵੀ ਉਨ੍ਹਾਂ ਨੂੰ ਹਿਫਾਜ਼ਤੀ ਕਦਮ (ਜਿਵੇਂ ਸਵੱਛਤਾ ਅਤੇ ਹਾਨੀਕਾਰਕ ਕੀਟਾਂ 'ਤੇ ਕਾਬੂ ਰੱਖਣਾ) ਚੁੱਕਣੇ ਹੀ ਪੈਂਦੇ ਹਨ।

[ਹਿਫਾਜ਼ਤੀ ਕੰਟਰੋਲ ਯੋਜਨਾ ਦੇ ਸਜੀਵ ਸਾਧਨ](#) ਦੀ ਵਰਤੋਂ ਰਾਹੀਂ ਪਤਾ ਕਰੋ ਕਿ ਤੁਹਾਨੂੰ ਪੀ.ਸੀ.ਪੀ. ਦੀ ਜੇ ਪਈ ਤਾਂ ਕਦੋਂ ਪਵੇਗੀ। ਇਸ ਨੂੰ ਸਿਰਫ 5 ਮਿੰਟ ਹੀ ਲੱਗਦੇ ਹਨ।

ਸਾਦਾ ਬੋਲੀ ਵਿੱਚ ਜਾਣਕਾਰੀ

ਐੱਸ.ਐੱਫ.ਸੀ.ਆਰ. ਪੜ੍ਹਨ ਤੋਂ ਬਾਅਦ ਵੀ ਹੋ ਸਕਦਾ ਹੈ ਆਪਣੇ ਕਾਰੋਬਾਰ 'ਤੇ ਲਾਗੂ ਹੋਣ ਵਾਲੇ ਨਿਯਮਾਂ ਬਾਰੇ ਤੁਸੀਂ ਕੋਈ ਸਵਾਲ ਪੁੱਛਣੇ ਹੋਣ। ਨਿਯਮਾਂ ਨੂੰ ਸਮਝਣ ਵਿੱਚ ਮਦਦ ਲਈ ਅਤੇ ਇਨ੍ਹਾਂ ਦੇ ਇੱਕ ਵਾਰ ਅਸਰ ਵਿੱਚ ਆਉਣ ਤੋਂ ਬਾਅਦ ਤੁਸੀਂ ਇਨ੍ਹਾਂ ਨੂੰ ਕਿਵੇਂ ਲਾਗੂ ਕਰ ਸਕਦੇ ਹੋ, ਇਸ ਬਾਰੇ ਜਾਣਕਾਰੀ ਲਈ ਵੈੱਬਸਾਈਟ www.inspection.gc.ca/safefood ਵੇਖੋ।



ਕੀ ਉਪਲਬਧ ਹੈ?

- [ਵਿਡੀਓ](#), ਜਿਨ੍ਹਾਂ ਵਿੱਚ ਇੱਕ [ਦਰਾਮਦਕਾਰਾਂ](#) ਲਈ ਹੈ, ਐੱਸ.ਐੱਫ.ਸੀ.ਆਰ. ਦਾ ਸਾਰ ਪੇਸ਼ ਕਰਦੀਆਂ ਹਨ
- [ਨਿਯਮਾਂ ਨੂੰ ਸਮਝਣਾ: ਭੋਜਨ ਕਾਰੋਬਾਰਾਂ ਲਈ ਇੱਕ ਪੁਸਤਕ](#) – ਐੱਸ.ਐੱਫ.ਸੀ.ਆਰ. ਨੂੰ ਸਾਦੇ ਅਤੇ ਸਪਸ਼ਟ ਲਫਜ਼ਾਂ ਵਿੱਚ ਬਿਆਨ ਕਰਦੀ ਹੈ
- ਸਜੀਵ ਸਾਧਨ ਤਾਂ ਕਿ ਤੁਸੀਂ ਤੁਰਤ ਪਤਾ ਲਾ ਸਕੋ ਕਿ ਕੀ ਤੁਹਾਨੂੰ [ਲਸੰਸ](#) ਅਤੇ [ਪੀ.ਸੀ.ਪੀ.](#) ਦੀ ਲੋੜ ਹੈ, ਅਤੇ [ਸ਼੍ਰੇਣੀ ਪਤਾ ਕਰਨ ਦੀ ਕਾਬਲੀਅਤ](#) ਜਾਂ [ਟਰੇਸ-ਅਬਿਲਿਟੀ](#) ਬਾਰੇ ਤੁਹਾਡੇ 'ਤੇ ਕੀ ਸ਼ਰਤਾਂ ਲਾਗੂ ਹੁੰਦੀਆਂ ਹਨ।
- [ਲਸੰਸ ਪ੍ਰਣਾਲੀ](#), [ਸ਼੍ਰੇਣੀ ਪਤਾ ਕਰਨ ਦੀ ਕਾਬਲੀਅਤ](#), [ਹਿਫਾਜ਼ਤੀ ਕਦਮ](#), [ਦਰਾਮਦਕਾਰੀ](#) ਅਤੇ [ਬਰਾਮਦਕਾਰੀ](#) ਬਾਰੇ ਤੱਥਨਾਮੇ
- [ਪੀ.ਸੀ.ਪੀ.ਵਿਕਸਤ ਕਰਨ](#) ਬਾਰੇ ਕਦਮਵਾਰ ਸੇਧ ਪੁਸਤਕਾਂ ਜਿਨ੍ਹਾਂ ਵਿੱਚ [ਦਰਾਮਦਕਾਰਾਂ](#) ਲਈ ਇੱਕ ਖਾਕੇ ਸਮੇਤ ਸਹਾਇਕ [ਖਾਕੇ](#) ਮੌਜੂਦ ਹਨ।
- [ਭੋਜਨ ਸੁਰੱਖਿਆ ਨਾਲ ਸੰਬੰਧਤ ਸ਼ਬਦਾਵਲੀ](#)
- [ਸ਼ੁਰੂਆਤ: ਕਾਰੋਬਾਰਾਂ ਲਈ ਸਾਧਨਾਂ ਦੀ ਕਿੱਟ](#)

ਕਾਰੋਬਾਰਾਂ ਦੀ ਹਿਮਾਇਤ ਲਈ ਸੇਵਾਵਾਂ

ਅੱਜ ਹੀ [ਮਾਈ ਸੀ.ਐੱਫ.ਆਈ.ਏ.](#) ਲਈ ਨਾਮ ਲਿਖਵਾਉ ਅਤੇ ਲਸੰਸ ਲੈਣ, ਬਰਾਮਦਕਾਰੀ ਦਾ ਸਰਟੀਫਿਕੇਟ ਲੈਣ, ਅਤੇ ਇਲੈਕਟ੍ਰਾਨਿਕ ਭੁਗਤਾਨ ਦੇ ਵਿਕਲਪਾਂ ਸਮੇਤ ਆਨਲਾਈਨ ਸੇਵਾਵਾਂ ਦੀ ਇੱਕ ਵਧਦੀ ਗਿਣਤੀ ਤਕ ਰਸਾਈ ਪਾਉ।

[ਵਧੇਰੇ ਜਾਣਕਾਰੀ ਲਈ](http://www.inspection.gc.ca/safefood) www.inspection.gc.ca/safefood ਵੇਖੋ।